

 Print Page

Sri Guru Granth Sahib

Displaying 328 of

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੮

ਜਾ ਕੈ ਹਰਿ ਸਾ ਠਾਕੁਰੁ ਭਾਈ ॥

Jaa Kai Har Saa Thaakur Bhaaee ||

One who has the Lord as his Master, O Siblings of Destiny

ਗਉੜੀ (ਭ. ਕਬੀਰ) (੨੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧

Raag Gauri Bhagat Kabir

ਮੁਕਤਿ ਅਨੰਤ ਪੁਕਾਰਣਿ ਜਾਈ ॥੧॥

Mukath Ananth Pukaaran Jaaee ||1||

- countless liberations knock at his door. ||1||

ਗਉੜੀ (ਭ. ਕਬੀਰ) (੨੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧

Raag Gauri Bhagat Kabir

ਅਬ ਕਹੁ ਰਾਮ ਭਰੋਸਾ ਤੋਰਾ ॥

Ab Kahu Raam Bharosaa Thoraa ||

If I say now that my trust is in You alone, Lord,

ਗਉੜੀ (ਭ. ਕਬੀਰ) (੨੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧

Raag Gauri Bhagat Kabir

ਤਬ ਕਾਹੂ ਕਾ ਕਵਨੁ ਨਿਹੋਰਾ ॥੧॥ ਰਹਾਉ ॥

Thab Kaahoo Kaa Kavan Nihoraa ||1|| Rehaao ||

Then what obligation do I have to anyone else? ||1||Pause||

ਗਉੜੀ (ਭ. ਕਬੀਰ) (੨੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧

Raag Gauri Bhagat Kabir

ਤੀਨਿ ਲੋਕ ਜਾ ਕੈ ਹਰਿ ਭਾਰ ॥

Theen Lok Jaa Kai Hehi Bhaar ||

He bears the burden of the three worlds;

ਗਉੜੀ (ਭ. ਕਬੀਰ) (੨੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੨

Raag Gauri Bhagat Kabir

ਸੋ ਕਾਹੇ ਨ ਕਰੈ ਪ੍ਰਤਿਪਾਰ ॥੨॥

So Kaahae N Karai Prathipaar ||2||

Why should He not cherish you also? ||2||

ਗਉੜੀ (ਭ. ਕਬੀਰ) (੨੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੨

Raag Gauri Bhagat Kabir

ਕਹੁ ਕਬੀਰ ਇਕ ਬੁਧਿ ਬੀਚਾਰੀ ॥

Kahu Kabeer Eik Budhh Beechaaree ||

Says Kabeer, through contemplation, I have obtained this one understanding.

ਗਉੜੀ (ਭ. ਕਬੀਰ) (੨੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੨

Raag Gauri Bhagat Kabir

ਕਿਆ ਬਸੁ ਜਉ ਬਿਖੁ ਦੇ ਮਹਤਾਰੀ ॥੩॥੨੨॥

Kiaa Bas Jo Bikh Dhae Mehathaaree ||3||22||

If the mother poisons her own child, what can anyone do? ||3||22||

ਗਉੜੀ (ਭ. ਕਬੀਰ) (੨੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੩

Raag Gauri Bhagat Kabir

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੮

ਬਿਨੁ ਸਤ ਸਤੀ ਹੋਇ ਕੈਸੇ ਨਾਰਿ ॥

Bin Sath Sathee Hoe Kaisae Naar ||

Without Truth, how can the woman be a true satee - a widow who burns herself on her husband's funeral pyre?

ਗਉੜੀ (ਭ. ਕਬੀਰ) (੨੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੩

Raag Gauri Bhagat Kabir

ਪੰਡਿਤ ਦੇਖਹੁ ਰਿਦੈ ਬੀਚਾਰਿ ॥੧॥

Panddith Dhaekhahu Ridhai Beechaar ||1||

O Pandit, O religious scholar, see this and contemplate it within your heart. ||1||

ਗਉੜੀ (ਭ. ਕਬੀਰ) (੨੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੪

Raag Gauri Bhagat Kabir

ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ॥

Preeth Binaa Kaisae Badhhai Sanaehu ||

Without love, how can one's affection increase?

ਗਉੜੀ (ਭ. ਕਬੀਰ) (੨੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੪

Raag Gauri Bhagat Kabir

ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥੧॥ ਰਹਾਉ ॥

Jab Lag Ras Thab Lag Nehee Naehu ||1|| Rehaao ||

As long as there is attachment to pleasure, there can be no spiritual love. ||1||Pause||

ਗਉੜੀ (ਭ. ਕਬੀਰ) (੨੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੪

Raag Gauri Bhagat Kabir

ਸਾਹਨਿ ਸਤੁ ਕਰੈ ਜੀਅ ਅਪਨੈ ॥

Saahan Sath Karai Jee Apanai ||

One who, in his own soul, believes the Queen Maya to be true,

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੮

Raag Gauri Bhagat Kabir

ਸੋ ਰਮਯੇ ਕਉ ਮਿਲੈ ਨ ਸੁਪਨੈ ॥੨॥

So Ramayae Ko Milai N Supanai ||2||

Does not meet the Lord, even in dreams. ||2||

ਗਉੜੀ (ਭ. ਕਬੀਰ) (੨੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੫

Raag Gauri Bhagat Kabir

ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ ॥

Than Man Dhhan Grihu Soup Sareer ||

One who surrenders her body, mind, wealth, home and self

ਗਉੜੀ (ਭ. ਕਬੀਰ) (੨੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੫

Raag Gauri Bhagat Kabir

ਸੋਈ ਸੁਹਾਗਨਿ ਕਹੈ ਕਬੀਰੁ ॥੩॥੨੩॥

Soee Suhaagan Kehai Kabeer ||3||23||

- she is the true soul-bride, says Kabeer. ||3||23||

ਗਉੜੀ (ਭ. ਕਬੀਰ) (੨੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੬

Raag Gauri Bhagat Kabir

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੮

ਬਿਖਿਆ ਬਿਆਪਿਆ ਸਗਲ ਸੰਸਾਰੁ ॥

Bikhiaa Biaapiaa Sagal Sansaar ||

The whole world is engrossed in corruption.

ਗਉੜੀ (ਭ. ਕਬੀਰ) (੨੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੬

Raag Gauri Bhagat Kabir

ਬਿਖਿਆ ਲੈ ਡੂਬੀ ਪਰਵਾਰੁ ॥੧॥

Bikhiaa Lai Ddoobee Paravaar ||1||

This corruption has drowned entire families. ||1||

ਗਉੜੀ (ਭ. ਕਬੀਰ) (੨੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੭

Raag Gauri Bhagat Kabir

ਰੇ ਨਰ ਨਾਵ ਚਉੜਿ ਕਤ ਬੋੜੀ ॥

Rae Nar Naav Chourr Kath Borree ||

O man, why have you wrecked your boat and sunk it?

ਗਉੜੀ (ਭ. ਕਬੀਰ) (੨੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੭

Raag Gauri Bhagat Kabir

ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥੧॥ ਰਹਾਉ ॥

Har Sio Thorr Bikhiaa Sang Jorree ||1|| Rehaao ||

You have broken with the Lord, and joined hands with corruption. ||1||Pause||

ਗਉੜੀ (ਭ. ਕਬੀਰ) (੨੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੭

Raag Gauri Bhagat Kabir

ਸੁਰਿ ਨਰ ਦਾਧੇ ਲਾਗੀ ਆਗਿ ॥

Sur Nar Dhaadhhae Laagee Aag ||

Angels and human beings alike are burning in the raging fire.

ਗਉੜੀ (ਭ. ਕਬੀਰ) (੨੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੮

Raag Gauri Bhagat Kabir

ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ ॥੨॥

Nikatt Neer Pas Peevas N Jhaag ||2||

The water is near at hand, but the beast does not drink it in. ||2||

ਗਉੜੀ (ਭ. ਕਬੀਰ) (੨੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੮

Raag Gauri Bhagat Kabir

ਚੇਤਤ ਚੇਤਤ ਨਿਕਸਿਓ ਨੀਰੁ ॥

Chaethath Chaethath Nikasiou Neer ||

By constant contemplation and awareness, the water is brought forth.

ਗਉੜੀ (ਭ. ਕਬੀਰ) (੨੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੮

Raag Gauri Bhagat Kabir

ਸੋ ਜਲੁ ਨਿਰਮਲੁ ਕਥਤ ਕਬੀਰੁ ॥੩॥੨੪॥

So Jal Niramal Kathhath Kabeer ||3||24||

That water is immaculate and pure, says Kabeer. ||3||24||

ਗਉੜੀ (ਭ. ਕਬੀਰ) (੨੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੯

Raag Gauri Bhagat Kabir

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੮

ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ ॥

Jih Kul Pooth N Giaan Beechaaree ||

That family, whose son has no spiritual wisdom or contemplation

ਗਉੜੀ (ਭ. ਕਬੀਰ) (੨੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੦

Raag Gauri Bhagat Kabir

ਬਿਧਵਾ ਕਸ ਨ ਭਈ ਮਹਤਾਰੀ ॥੧॥

Bidhhavaa Kas N Bhee Mehathaaree ||1||

- why didn't his mother just become a widow? ||1||

ਗਉੜੀ (ਭ. ਕਬੀਰ) (੨੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੦

Raag Gauri Bhagat Kabir

ਜਿਹ ਨਰ ਰਾਮ ਭਗਤਿ ਨਹਿ ਸਾਧੀ ॥

Jih Nar Raam Bhagath Nehi Saadhhee ||

That man who has not practiced devotional worship of the Lord

ਗਉੜੀ (ਭ. ਕਬੀਰ) (੨੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੦

Raag Gauri Bhagat Kabir

ਜਨਮਤ ਕਸ ਨ ਮੁਓ ਅਪਰਾਧੀ ॥੧॥ ਰਹਾਉ ॥

Janamath Kas N Muou Aparaadhee ||1|| Rehaao ||

- why didn't such a sinful man die at birth? ||1||Pause||

ਗਉੜੀ (ਭ. ਕਬੀਰ) (੨੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੦

Raag Gauri Bhagat Kabir

ਮੁਚੁ ਮੁਚੁ ਗਰਭ ਗਏ ਕੀਨ ਬਚਿਆ ॥

Much Much Garabh Geae Keen Bachiaa ||

So many pregnancies end in miscarriage - why was this one spared?

ਗਉੜੀ (ਭ. ਕਬੀਰ) (੨੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੧

Raag Gauri Bhagat Kabir

ਬੁਡਭੁਜ ਰੂਪ ਜੀਵੇ ਜਗ ਮਝਿਆ ॥੨॥

Buddabhuji Roop Jeevae Jag Majhiaa ||2||

He lives his life in this world like a deformed amputee. ||2||

ਗਉੜੀ (ਭ. ਕਬੀਰ) (੨੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੧

Raag Gauri Bhagat Kabir

ਕਹੁ ਕਬੀਰ ਜੈਸੇ ਸੁੰਦਰ ਸਰੂਪ ॥

Kahu Kabeer Jaisae Sundhar Saroop ||

Says Kabeer, without the Naam, the Name of the Lord,

ਗਉੜੀ (ਭ. ਕਬੀਰ) (੨੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੨

Raag Gauri Bhagat Kabir

ਨਾਮ ਬਿਨਾ ਜੈਸੇ ਕੁਬਜ ਕੁਰੂਪ ॥੩॥੨੫॥

Naam Binaa Jaisae Kubaj Kuroop ||3||25||

Beautiful and handsome people are just ugly hunch-backs. ||3||25||

ਗਉੜੀ (ਭ. ਕਬੀਰ) (੨੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੨

Raag Gauri Bhagat Kabir

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੮

ਜੋ ਜਨ ਲੇਹਿ ਖਸਮ ਕਾ ਨਾਉ ॥

Jo Jan Laehi Khasam Kaa Naao ||

I am forever a sacrifice to those humble beings

ਗਉੜੀ (ਭ. ਕਬੀਰ) (੨੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੩

Raag Gauri Bhagat Kabir

ਤਿਨ ਕੈ ਸਦ ਬਲਿਹਾਰੈ ਜਾਉ ॥੧॥

Thin Kai Sadh Balihaarai Jaao ||1||

Who take the Name of their Lord and Master. ||1||

ਗਉੜੀ (ਭ. ਕਬੀਰ) (੨੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੩

Raag Gauri Bhagat Kabir

ਸੋ ਨਿਰਮਲੁ ਨਿਰਮਲੁ ਹਰਿ ਗੁਨ ਗਾਵੈ ॥

So Niramal Niramal Har Gun Gaavai ||

Those who sing the Glorious Praises of the Pure Lord are pure.

ਗਉੜੀ (ਭ. ਕਬੀਰ) (੨੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੩

Raag Gauri Bhagat Kabir

ਸੋ ਭਾਈ ਮੇਰੈ ਮਨਿ ਭਾਵੈ ॥੧॥ ਰਹਾਉ ॥

So Bhaaee Maerai Man Bhaavai ||1|| Rehaao ||

They are my Siblings of Destiny, so dear to my heart. ||1||Pause||

ਗਉੜੀ (ਭ. ਕਬੀਰ) (੨੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੩

Raag Gauri Bhagat Kabir

ਜਿਹ ਘਟ ਰਾਮੁ ਰਹਿਆ ਭਰਪੂਰਿ ॥

Jih Ghatt Raam Rehiaa Bharapoor ||

I am the dust of the lotus feet of those

ਗਉੜੀ (ਭ. ਕਬੀਰ) (੨੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੪

Raag Gauri Bhagat Kabir

ਤਿਨ ਕੀ ਪਗ ਪੰਕਜ ਹਮ ਧੂਰਿ ॥੨॥

Thin Kee Pag Pankaj Ham Dhhoor ||2||

Whose hearts are filled with the All-pervading Lord. ||2||

ਗਉੜੀ (ਭ. ਕਬੀਰ) (੨੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੪

Raag Gauri Bhagat Kabir

ਜਾਤਿ ਜੁਲਾਹਾ ਮਤਿ ਕਾ ਧੀਰੁ ॥

Jaath Julaahaa Math Kaa Dhheer ||

I am a weaver by birth, and patient of mind.

ਗਉੜੀ (ਭ. ਕਬੀਰ) (੨੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੫

Raag Gauri Bhagat Kabir

ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥

Sehaj Sehaj Gun Ramai Kabeer ||3||26||

Slowly, steadily, Kabeer chants the Glories of God. ||3||26||

ਗਉੜੀ (ਭ. ਕਬੀਰ) (੨੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੫

Raag Gauri Bhagat Kabir

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੮

ਗਗਨਿ ਰਸਾਲ ਚੁਐ ਮੇਰੀ ਭਾਠੀ ॥

Gagan Rasaal Chuai Maeree Bhaathee ||

From the Sky of the Tenth Gate, the nectar trickles down, distilled from my furnace.

ਗਉੜੀ (ਭ. ਕਬੀਰ) (੨੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੬

Raag Gauri Bhagat Kabir

ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥੧॥

Sanch Mehaa Ras Than Bhaeiaa Kaathee ||1||

I have gathered in this most sublime essence, making my body into firewood. ||1||

ਗਉੜੀ (ਭ. ਕਬੀਰ) (੨੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੬

Raag Gauri Bhagat Kabir

ਉਆ ਕਉ ਕਹੀਐ ਸਹਜ ਮਤਵਾਰਾ ॥

Ouaa Ko Keheei Sehaj Mathavaaraa ||

He alone is called intoxicated with intuitive peace and poise,

ਗਉੜੀ (ਭ. ਕਬੀਰ) (੨੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੬

Raag Gauri Bhagat Kabir

ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ ਰਹਾਉ ॥

Peevath Raam Ras Giaan Beechaaraa ||1|| Rehaao ||

Who drinks in the juice of the Lord's essence, contemplating spiritual wisdom. ||1||Pause||

ਗਉੜੀ (ਭ. ਕਬੀਰ) (੨੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੭

Raag Gauri Bhagat Kabir

ਸਹਜ ਕਲਾਲਨਿ ਜਉ ਮਿਲਿ ਆਈ ॥

Sehaj Kalaalan Jo Mil Aae ||

Intuitive poise is the bar-maid who comes to serve it.

ਗਉੜੀ (ਭ. ਕਬੀਰ) (੨੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੭

Raag Gauri Bhagat Kabir

ਆਨੰਦਿ ਮਾਤੇ ਅਨਦਿਨੁ ਜਾਈ ॥੨॥

Aanandh Maathae Anadhin Jaaee ||2||

I pass my nights and days in ecstasy. ||2||

ਗਉੜੀ (ਭ. ਕਬੀਰ) (੨੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੭

Raag Gauri Bhagat Kabir

ਚੀਨਤ ਚੀਤੁ ਨਿਰੰਜਨ ਲਾਇਆ ॥

Cheenath Cheeth Niranjan Laaeiaa ||

Through conscious meditation, I linked my consciousness with the Immaculate Lord.

ਗਉੜੀ (ਭ. ਕਬੀਰ) (੨੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੮

Raag Gauri Bhagat Kabir

ਕਹੁ ਕਬੀਰ ਤੋ ਅਨਭਉ ਪਾਇਆ ॥੩॥੨੭॥

Kahu Kabeer Tha Anabho Paaeiaa ||3||27||

Says Kabeer, then I obtained the Fearless Lord. ||3||27||

ਗਉੜੀ (ਭ. ਕਬੀਰ) (੨੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੮

Raag Gauri Bhagat Kabir

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੮

ਮਨ ਕਾ ਸੁਭਾਉ ਮਨਹਿ ਬਿਆਪੀ ॥

Man Kaa Subhaao Manehi Biaapee ||

The natural tendency of the mind is to chase the mind.

ਗਉੜੀ (ਭ. ਕਬੀਰ) (੨੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੮ ਪੰ. ੧੯

Raag Gauri Bhagat Kabir